

 Print Page

Sri Guru Granth Sahib

Displaying 971 of

ਗੋਬਿੰਦ ਹਮ ਐਸੇ ਅਪਰਾਧੀ ॥

Gobindh Ham Aisae Aparaadhhee ||

O Lord of the Universe, I am such a sinner!

ਰਾਮਲਕੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧

Raag Raamkali Bhagat Kabir

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥

Jin Prabh Jeeo Pindd Thhaa Dheaaa This Kee Bhaao Bhagath Nehee Saadhhee ||1|| Rehaao ||

God gave me body and soul, but I have not practiced loving devotional worship to Him. ||1||Pause||

ਰਾਮਲਕੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧

Raag Raamkali Bhagat Kabir

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

Par Dhhan Par Than Par Thee Nindhaa Par Apabaadh N Shhootai ||

Others' wealth, others' bodies, others' wives, others' slander and others' fights - I have not given them up.

ਰਾਮਲਕੀ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੨

Raag Raamkali Bhagat Kabir

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥

Aavaa Gavan Hoth Hai Fun Fun Eihu Parasang N Thoottai ||2||

For the sake of these, coming and going in reincarnation happens over and over again, and this story never ends. ||2||

ਰਾਮਲਕੀ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੨

Raag Raamkali Bhagat Kabir

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੋ ਮੈ ਫੇਰਾ ॥

Jih Ghar Kathhaa Hoth Har Santhan Eik Nimakh N Keenoh Mai Faeraa ||

That house, in which the Saints speak of the Lord - I have not visited it, even for an instant.

ਰਾਮਲਕੀ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੩

Raag Raamkali Bhagat Kabir

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥

Lanpatt Chor Dhooth Mathavaarae Thin Sang Sadhaa Basaeraa ||3||

Drunkards, thieves, and evil-doers - I constantly dwell with them. ||3||

ਰਾਮਲਕੀ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੪

Raag Raamkali Bhagat Kabir

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥

Kaam Krodhh Maaeiaa Madh Mathasar Eae Sanpai Mo Maahee ||

Sexual desire, anger, the wine of Maya, and envy - these are what I collect within myself.

ਰਾਮਲਕੀ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੪

Raag Raamkali Bhagat Kabir

ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥

Dhaeiaa Dharam Ar Gur Kee Saevaa Eae Supananthar Naahee ||4||

Compassion, righteousness, and service to the Guru - these do not visit me, even in my dreams. ||4||

ਰਾਮਲਕੀ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੫

Raag Raamkali Bhagat Kabir

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥

Dheen Dhaeiaal Kirapaal Dhamodhar Bhagath Bashhal Bhai Haaree ||

He is merciful to the meek, compassionate and benevolent, the Lover of His devotees, the Destroyer of fear.

ਰਾਮਲਕੀ (ਭ. ਕਬੀਰ) (੮) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੫

Raag Raamkali Bhagat Kabir

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮਾਰੀ ॥੫॥੮॥

Kehath Kabeer Bheer Jan Raakhahu Har Saevaa Karo Thumhaaree ||5||8||

Says Kabeer, please protect Your humble servant from disaster; O Lord, I serve only You. ||5||8||

ਰਾਮਲਕੀ (ਭ. ਕਬੀਰ) (੮) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੬

Raag Raamkali Bhagat Kabir

ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥

Jih Simaran Hoe Mukath Dhuaar ||

Remembering Him in meditation, the door of liberation is found.

ਰਾਮਲਕੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੭

Raag Raamkali Bhagat Kabir

ਜਾਹਿ ਬੈਕੁੰਠਿ ਨਹੀ ਸੰਸਾਰਿ ॥

Jaahi Baikunth Nehee Sansaar ||

You shall go to heaven, and not return to this earth.

ਰਾਮਲਕੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੭

Raag Raamkali Bhagat Kabir

ਨਿਰਭਉ ਕੈ ਘਰਿ ਬਜਾਵਹਿ ਤੂਰ ॥

Nirabho Kai Ghar Bajaavehi Thoor ||

In the home of the Fearless Lord, the celestial trumpets resound.

ਰਾਮਲਕੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੭

Raag Raamkali Bhagat Kabir

ਅਨਹਦ ਬਜਹਿ ਸਦਾ ਭਰਪੂਰ ॥੧॥

Anehadh Bajehi Sadhaa Bharapoor ||1||

The unstruck sound current will vibrate and resonate forever. ||1||

ਰਾਮਲਕੀ (ਭ. ਕਬੀਰ) (੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੮

Raag Raamkali Bhagat Kabir

ਐਸਾ ਸਿਮਰਨੁ ਕਰਿ ਮਨ ਮਾਹਿ ॥

Aisaa Simaran Kar Man Maahi ||

Practice such meditative remembrance in your mind.

ਰਾਮਲਕੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੮

Raag Raamkali Bhagat Kabir

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥

Bin Simaran Mukath Kath Naahi ||1|| Rehaao ||

Without this meditative remembrance, liberation will never be found. ||1||Pause||

ਰਾਮਲਕੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੮

Raag Raamkali Bhagat Kabir

ਜਿਹ ਸਿਮਰਨਿ ਨਾਹੀ ਨਨਕਾਰੁ ॥

Jih Simaran Naahee Nanakaar ||

Remembering Him in meditation, you will meet with no obstruction.

ਰਾਮਲਕੀ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੯

Raag Raamkali Bhagat Kabir

ਮੁਕਤਿ ਕਰੈ ਉਤਰੈ ਬਹੁ ਭਾਰੁ ॥

Mukath Karai Outharai Bahu Bhaar ||

You will be liberated, and the great load will be taken away.

ਰਾਮਲਕੀ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੯

Raag Raamkali Bhagat Kabir

ਨਮਸਕਾਰੁ ਕਰਿ ਹਿਰਦੈ ਮਾਹਿ ॥

Namasakaar Kar Hiradhai Maahi ||

Bow in humility within your heart,

ਰਾਮਲਕੀ (ਭ. ਕਬੀਰ) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੯

Raag Raamkali Bhagat Kabir

ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥

Fir Fir Thaeraa Aavan Naahi ||2||

And you will not have to be reincarnated over and over again. ||2||

ਰਾਮਲਕੀ (ਭ. ਕਬੀਰ) (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੦

Raag Raamkali Bhagat Kabir

ਜਿਹ ਸਿਮਰਨਿ ਕਰਹਿ ਤੂ ਕੇਲ ॥

Jih Simaran Karehi Thoo Kael ||

Remember Him in meditation, celebrate and be happy.

ਰਾਮਲਕੀ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੦

Raag Raamkali Bhagat Kabir

ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥

Dheepak Baandhh Dhhariou Bin Thael ||

God has placed His lamp deep within you, which burns without any oil.

ਰਾਮਲਕੀ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੦

Raag Raamkali Bhagat Kabir

ਸੋ ਦੀਪਕੁ ਅਮਰਕੁ ਸੰਸਾਰਿ ॥

So Dheepak Amarak Sansaar ||

That lamp makes the world immortal;

ਰਾਮਲਕੀ (ਭ. ਕਬੀਰ) (੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੧

Raag Raamkali Bhagat Kabir

ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥

Kaam Krodhh Bikh Kaadteelae Maar ||3||

It conquers and drives out the poisons of sexual desire and anger. ||3||

ਰਾਮਲਕੀ (ਭ. ਕਬੀਰ) (੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੧

Raag Raamkali Bhagat Kabir

ਜਿਹ ਸਿਮਰਨਿ ਤੇਰੀ ਗਤਿ ਹੋਇ ॥

Jih Simaran Thaeree Gath Hoe ||

Remembering Him in meditation, you shall obtain salvation.

ਰਾਮਲਕੀ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੧

Raag Raamkali Bhagat Kabir

ਸੋ ਸਿਮਰਨੁ ਰਖੁ ਕੰਠਿ ਪਰੋਇ ॥

So Simaran Rakh Kanth Paroe ||

Wear that meditative remembrance as your necklace.

ਰਾਮਲਕੀ (ਭ. ਕਬੀਰ) (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੨

Raag Raamkali Bhagat Kabir

ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥

So Simaran Kar Nehee Raakh Outhaar ||

Practice that meditative remembrance, and never let it go.

ਰਾਮਲਕੀ (ਭ. ਕਬੀਰ) (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੨

Raag Raamkali Bhagat Kabir

ਗੁਰ ਪਰਸਾਦੀ ਉਤਰਹਿ ਪਾਰਿ ॥੪॥

Gur Parasaadhee Outharehi Paar ||4||

By Guru's Grace, you shall cross over. ||4||

ਰਾਮਲਕੀ (ਭ. ਕਬੀਰ) (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੨

Raag Raamkali Bhagat Kabir

ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥

Jih Simaran Naahee Thuhi Kaan ||

Remembering Him in meditation, you shall not be obligated to others.

ਰਾਮਲਕੀ (ਭ. ਕਬੀਰ) (੯) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੩

Raag Raamkali Bhagat Kabir

ਮੰਦਰਿ ਸੋਵਹਿ ਪਟੰਬਰ ਤਾਨਿ ॥

Mandhar Sovehi Pattanbar Thaan ||

You shall sleep in your mansion, in blankets of silk.

ਰਾਮਲਕੀ (ਭ. ਕਬੀਰ) (੯) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੩

Raag Raamkali Bhagat Kabir

ਸੇਜ ਸੁਖਾਲੀ ਬਿਗਸੈ ਜੀਉ ॥

Saej Sukhaalee Bigasai Jeeo ||

Your soul shall blossom forth in happiness, on this comfortable bed.

ਰਾਮਲਕੀ (ਭ. ਕਬੀਰ) (੯) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੩

Raag Raamkali Bhagat Kabir

ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥

So Simaran Thoo Anadhin Peeo ||5||

So drink in this meditative remembrance, night and day. ||5||

ਰਾਮਲਕੀ (ਭ. ਕਬੀਰ) (੯) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੩

Raag Raamkali Bhagat Kabir

ਜਿਹ ਸਿਮਰਨਿ ਤੇਰੀ ਜਾਇ ਬਲਾਇ ॥

Jih Simaran Thaeree Jaae Balaae ||

Remembering Him in meditation, your troubles will depart.

ਰਾਮਲਕੀ (ਭ. ਕਬੀਰ) (੯) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੪

Raag Raamkali Bhagat Kabir

ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥

Jih Simaran Thujh Pohai N Maae ||

Remembering Him in meditation, Maya will not bother you.

ਰਾਮਲਕੀ (ਭ. ਕਬੀਰ) (੯) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੪

Raag Raamkali Bhagat Kabir

ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥

Simar Simar Har Har Man Gaaeeai ||

Meditate, meditate in remembrance on the Lord, Har, Har, and sing His Praises in your mind.

ਰਾਮਲਕੀ (ਭ. ਕਬੀਰ) (੯) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੪

Raag Raamkali Bhagat Kabir

ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥

Eihu Simaran Sathigur Thae Paaeeai ||6||

This meditative remembrance is obtained from the True Guru. ||6||

ਰਾਮਲਕੀ (ਭ. ਕਬੀਰ) (੯) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੦ ਪੰ. ੧੫

Raag Raamkali Bhagat Kabir

ਸਦਾ ਸਦਾ ਸਿਮਰਿ ਦਿਨੁ ਰਾਤਿ ॥

Sadhaa Sadhaa Simar Dhin Raath ||

Forever and ever, remember Him, day and night,

ਰਾਮਲਕੀ (ਭ. ਕਬੀਰ) (੯) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੦ ਪੰ. ੧੫

Raag Raamkali Bhagat Kabir

ਉਠਤ ਬੈਠਤ ਸਾਸਿ ਗਿਰਾਸਿ ॥

Oothath Baithath Saas Giraas ||

While standing up and sitting down, with every breath and morsel of food.

ਰਾਮਲਕੀ (ਭ. ਕਬੀਰ) (੯) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੬

Raag Raamkali Bhagat Kabir

ਜਾਗੁ ਸੋਇ ਸਿਮਰਨ ਰਸ ਭੋਗ ॥

Jaag Soe Simaran Ras Bhog ||

While awake and asleep, enjoy the essence of this meditative remembrance.

ਰਾਮਲਕੀ (ਭ. ਕਬੀਰ) (੯) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੦ ਪੰ. ੧੬

Raag Raamkali Bhagat Kabir

ਹਰਿ ਸਿਮਰਨੁ ਪਾਈਐ ਸੰਜੋਗ ॥੭॥

Har Simaran Paaeeai Sanjog ||7||

The Lord's meditative remembrance is obtained by good destiny. ||7||

ਰਾਮਲਕੀ (ਭ. ਕਬੀਰ) (੯) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੬

Raag Raamkali Bhagat Kabir

ਜਿਹ ਸਿਮਰਨਿ ਨਾਹੀ ਤੁਝ ਭਾਰ ॥

Jih Simaran Naahee Thujh Bhaar ||

Remembering Him in meditation, you shall not be loaded down.

ਰਾਮਲਕੀ (ਭ. ਕਬੀਰ) (੯) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੭

Raag Raamkali Bhagat Kabir

ਸੋ ਸਿਮਰਨੁ ਰਾਮ ਨਾਮ ਅਧਾਰੁ ॥

So Simaran Raam Naam Adhhaar ||

Make this meditative remembrance of the Lord's Name your Support.

ਰਾਮਲਕੀ (ਭ. ਕਬੀਰ) (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੭

Raag Raamkali Bhagat Kabir

ਕਹਿ ਕਬੀਰ ਜਾ ਕਾ ਨਹੀ ਅੰਤੁ ॥

Kehi Kabeer Jaa Kaa Nehee Anth ||

Says Kabeer, He has no limits;

ਰਾਮਲਕੀ (ਭ. ਕਬੀਰ) (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੭

Raag Raamkali Bhagat Kabir

ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥

This Kae Aagae Thanth N Manth ||8||9||

No tantras or mantras can be used against Him. ||8||9||

ਰਾਮਲਕੀ (ਭ. ਕਬੀਰ) (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੭

Raag Raamkali Bhagat Kabir

ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ

Raamakalee Ghar 2 Baanee Kabeer Jee Kee

Raamakalee, Second House, The Word Of Kabeer Jee:

ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧

ਬੰਧਚਿ ਬੰਧਨੁ ਪਾਇਆ ॥

Bandhhach Bandhhan Paaeiaa ॥

Maya, the Trapper, has sprung her trap.

ਰਾਮਲਕੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੯

Raag Raamkali Bhagat Kabir

ਮੁਕਤੈ ਗੁਰਿ ਅਨਲੁ ਬੁਝਾਇਆ ॥

Mukathai Gur Anal Bujhaaeiaa ॥

The Guru, the Liberated One, has put out the fire.

ਰਾਮਲਕੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੭੧ ਪੰ. ੧੯

Raag Raamkali Bhagat Kabir